



ਘਰ ਦੀ ਅੱਗ ਤੇ ਡਰਿੱਲ

ਘਰ ਦੀ ਅੱਗ ਤੇ ਡਰਿੱਲ ਕਰਨ ਲਈ ਯੋਜਨਾ ਬਣਾਓ ਅਤੇ ਅਭਿਆਸ ਕਰੋ

1



ਆਪਣੇ ਬਚਾਅ ਦੀ ਯੋਜਨਾ ਬਣਾਓ।
ਜਾਣੇ ਕੀ ਬਾਹਰ ਕਿੱਥੇ ਮਿਲਣਾ ਹੈ।

2




ਜੇਕਰ ਸੰਭਵ ਹੋਵੇ, ਹਰੇਕ
ਕਮਰੇ ਵਿੱਚੋਂ ਬਾਹਰ
ਨਿਕਲਣ ਲਈ ਦੋ ਰਸਤਿਆਂ
ਦੀ ਯੋਜਨਾ ਬਣਾਓ।

3



ਆਪਣੇ ਘਰ ਵਿੱਚ ਹਰੇਕ ਨਾਲ ਯੋਜਨਾ ਬਾਰੇ ਵਿਚਾਰ ਕਰੋ।
ਉਨ੍ਹਾਂ ਲੋਕਾਂ ਦੀ ਪਹਿਚਾਣ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੋਵੇ।

4




ਫਾਇਰ ਡਰਿੱਲ ਸ਼ੁਰੂ
ਕਰਨ ਲਈ ਧੂੰਏਂ
ਵਾਲੇ ਅਲਾਰਮ ਦੇ
ਬਟਨ ਨੂੰ ਦਬਾਓ।

5



ਤੇਜੀ ਨਾਲ ਬਾਹਰ ਨਿਕਲੋ ਅਤੇ ਬਾਹਰ ਰਹੋ।

6



ਜੇਕਰ ਧੂੰਆਂ
ਅਤੇ ਅੱਗ
ਤੁਹਾਡਾ ਰਸਤਾ
ਬੰਦ ਕਰਦੇ
ਲੱਗ ਰਹੇ ਹੋਣ,
ਤਾਂ ਆਪਣਾ
ਦੂਜਾ ਰਸਤਾ
ਲਓ।

7



ਜਦੋਂ ਤੁਸੀਂ ਜਾਓ
ਤਾਂ ਆਪਣੇ
ਪਿਛਲੇ
ਦਰਵਾਜ਼ਿਆਂ ਨੂੰ
ਬੰਦ ਕਰੋ।

8



ਜੇਕਰ ਧੂੰਏਂ ਦੁਆਰਾ ਸਾਰੇ ਰਸਤੇ ਬੰਦ ਹੋ ਜਾਣ,
ਤਾਂ ਝੁਕੋ ਅਤੇ ਧੂੰਏਂ ਦੇ ਹੇਠਾਂ ਤੋਂ ਨਿਕਲੋ।

9



ਆਪਣੇ ਮੀਟਿੰਗ ਵਾਲੇ ਸਥਾਨ ਤੇ ਜਾਓ। ਇੱਕ ਗੁਆਂਢੀ ਦੇ ਘਰ
ਤੋਂ ਜਾਂ ਆਪਣੇ ਮਿਲਣ ਵਾਲੇ ਸਥਾਨ ਤੋਂ 9-1-1 ਤੇ ਜਾਂ ਆਪਣੇ
ਫਾਇਰ ਐਮਰਜੈਂਸੀ ਨੰਬਰ ਤੇ ਕਾਲ ਕਰੋ।



ਨੈਸ਼ਨਲ ਫਾਇਰ ਪ੍ਰੋਟੈਕਸ਼ਨ ਐਸੋਸੀਏਸ਼ਨ

ਉੱਚ-ਜੇਖਮ ਆਊਟਰੀਚ ਪ੍ਰੋਗਰਾਮ, ਪਬਲਿਕ ਐਜੂਕੇਸ਼ਨ ਡਿਵੀਜ਼ਨ।

ਬੈਟਰੀਮਾਰਚ ਪਾਰਕ, ਕੁਇੰਸੀ, ਐਮ.ਏ.02169

www.nfpa.org

ਐਲ.ਐਸ. ਪਿਅਰਸ ਦੁਆਰਾ ਵਿਵਰਣ © 2008